

 Print Page

Sri Guru Granth Sahib

Displaying 792 of

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥

Kio N Mareejai Roe Jaa Lag Chith N Aavehee ||1||

I might as well just die crying, if You will not come into my mind. ||1||

ਸੁਹੀ ਵਾਰ (ਮਃ ੩) (੨੦) ਸ਼. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧

Raag Suhi Guru Angad Dev

ਮਃ ੨ ॥

Ma 2 ॥

Second Mehl:

ਸੁਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੯੨

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮਾਲਿਓਇ ॥

Jaan Sukh Thaa Sahu Raaviou Dhukh Bhee Sanmhaalioe ||

When there is peace and pleasure, that is the time to remember your Husband Lord. In times of suffering and pain, remember Him then as well.

ਸੁਹੀ ਵਾਰ (ਮਃ ੩) (੨੦) ਸ਼. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧

Raag Suhi Guru Angad Dev

ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥

Naanak Kehai Siaaneeeeae Eio Kanth Milaavaa Hoe ||2||

Says Nanak, O wise bride, this is the way to meet your Husband Lord. ||2||

ਸੁਹੀ ਵਾਰ (ਮਃ ੩) (੨੦) ਸ਼. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੨

Raag Suhi Guru Angad Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੨

ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥

Ho Kiaa Saalaahae Kiram Janth Vaddee Thaeree Vaddiaaee ||

I am a worm - how can I praise You, O Lord; Your glorious greatness is so great!

ਸੁਹੀ ਵਾਰ (ਮਃ ੩) (੨੦):੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੨

Raag Suhi Guru Angad Dev

ਤੂੰ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥

Thoo Agam Dhaeiaal Aganm Hai Aap Laihi Milaaee ||

You are inaccessible, merciful and unapproachable; You Yourself unite us with Yourself.

ਸੁਹੀ ਵਾਰ (ਮਃ ੩) (੨੦):੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੩

Raag Suhi Guru Angad Dev

ਮੈ ਤੁਝ ਬਿਨੁ ਬੇਲੀ ਕੋ ਨਹੀ ਤੂੰ ਅੰਤਿ ਸਖਾਈ ॥

Mai Thujh Bin Baelee Ko Nehee Thoo Anth Sakhaaee ||

I have no other friend except You; in the end, You alone will be my Companion and Support.

ਸੁਹੀ ਵਾਰ (ਮਃ ੩) (੨੦):੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੩

Raag Suhi Guru Angad Dev

ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥

Jo Thaeree Saranaagathee Thin Laihi Shhaddaaee ||

You save those who enter Your Sanctuary.

ਸੁਹੀ ਵਾਰ (ਮਃ ੩) (੨੦):੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੪

Raag Suhi Guru Angad Dev

ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥

Naanak Vaeparavaahu Hai This Thil N Thamaaee ||20||1||

O Nanak, He is care-free; He has no greed at all. ||20||1||

ਸੁਹੀ ਵਾਰ (ਮਃ ੩) (੨੦):੫ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੪

Raag Suhi Guru Angad Dev

ਰਾਗੁ ਸੁਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ

Raag Soohee Baanee Sree Kabeer Jeeo Thathhaa Sabhanaa Bhagathaa Kee || Kabeer Kae

Raag Soohee, The Word Of Kabeer Jee, And Other Devotees. Of Kabeer

ਸੁਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੁਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨

ਅਵਤਰਿ ਆਇ ਕਹਾ ਤੁਮ ਕੀਨਾ ॥

Avathar Aae Kehaa Thum Keenaa ||

Since your birth, what have you done?

ਸੁਹੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੭

Raag Suhi Bhagat Kabir

ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥

Raam Ko Naam N Kabehoo Leenaa ||1||

You have never even chanted the Name of the Lord. ||1||

ਸੁਹੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੭

Raag Suhi Bhagat Kabir

ਰਾਮ ਨ ਜਪਹੁ ਕਵਨ ਮਤਿ ਲਾਗੇ ॥

Raam N Japahu Kavan Math Laagae ||

You have not meditated on the Lord; what thoughts are you attached to?

ਸੁਹੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੭

Raag Suhi Bhagat Kabir

ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥

Mar Jaeibae Ko Kiaa Karahu Abhaagae ||1|| Rehaao ||

What preparations are you making for your death, O unfortunate one? ||1||Pause||

ਸੁਹੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੮

Raag Suhi Bhagat Kabir

ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥

Dhukh Sukh Kar Kai Kuttanb Jeevaaeiaa ||

Through pain and pleasure, you have taken care of your family.

ਸੁਹੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੮

Raag Suhi Bhagat Kabir

ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥

Marathee Baar Eikasar Dhukh Paaeiaa ||2||

But at the time of death, you shall have to endure the agony all alone. ||2||

ਸੁਹੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੮

Raag Suhi Bhagat Kabir

ਕੰਠ ਗਹਨ ਤਬ ਕਰਨ ਪੁਕਾਰਾ ॥

Kanth Gehan Thab Karan Pukaaraa ||

When you are seized by the neck, then you shall cry out.

ਸੁਹੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੯

Raag Suhi Bhagat Kabir

ਕਹਿ ਕਬੀਰ ਆਗੇ ਤੇ ਨ ਸੰਮਾਰਾ ॥੩॥੧॥

Kehi Kabeer Aagae Thae N Sanmhaaraa ||3||1||

Says Kabeer, why didn't you remember the Lord before this? ||3||1||

ਸੁਹੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੯
Raag Suhi Bhagat Kabir

ਸੁਹੀ ਕਬੀਰ ਜੀ ॥

Soohee Kabeer Jee ॥

Soohee, Kabeer Jee:

ਸੁਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨

ਥਰਹਰ ਕੰਪੈ ਬਾਲਾ ਜੀਉ ॥

Thharehar Kanpai Baalaa Jeeo ॥

My innocent soul trembles and shakes.

ਸੁਹੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੦
Raag Suhi Bhagat Kabir

ਨਾ ਜਾਨਉ ਕਿਆ ਕਰਸੀ ਪੀਉ ॥੧॥

Naa Jaano Kiaa Karasee Peeo ॥1॥

I do not know how my Husband Lord will deal with me. ॥1॥

ਸੁਹੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੦
Raag Suhi Bhagat Kabir

ਰੈਨਿ ਗਈ ਮਤ ਦਿਨੁ ਭੀ ਜਾਇ ॥

Rain Gee Math Dhin Bhee Jaae ॥

The night of my youth has passed away; will the day of old age also pass away?

ਸੁਹੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੦
Raag Suhi Bhagat Kabir

ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥

Bhavar Geae Bag Baithae Aae ॥1॥ Rehaao ॥

My dark hairs, like bumble bees, have gone away, and grey hairs, like cranes, have settled upon my head. ॥1॥Pause॥

ਸੁਹੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੧
Raag Suhi Bhagat Kabir

ਕਾਚੈ ਕਰਵੈ ਰਹੈ ਨ ਪਾਨੀ ॥

Kaachai Karavai Rehai N Paanee ॥

Water does not remain in the unbaked clay pot;

ਸੁਹੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੧
Raag Suhi Bhagat Kabir

ਹੰਸੁ ਚਲਿਆ ਕਾਇਆ ਕੁਮਲਾਨੀ ॥੨॥

Hans Chaliaa Kaaeiaa Kumalaanee ||2||

When the soul-swan departs, the body withers away. ||2||

ਸੁਹੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੧

Raag Suhi Bhagat Kabir

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥

Kuaar Kanniaa Jaisae Karath Seegaaraa ||

I decorate myself like a young virgin;

ਸੁਹੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੨

Raag Suhi Bhagat Kabir

ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

Kio Raleeaa Maanai Baajh Bhathaaraa ||3||

But how can I enjoy pleasures, without my Husband Lord? ||3||

ਸੁਹੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੨

Raag Suhi Bhagat Kabir

ਕਾਗ ਉਡਾਵਤ ਭੁਜਾ ਪਿਰਾਨੀ ॥

Kaag Ouddaavath Bhujaa Piraanee ||

My arm is tired, driving away the crows.

ਸੁਹੀ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੨

Raag Suhi Bhagat Kabir

ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

Kehi Kabeer Eih Kathhaa Siraanee ||4||2||

Says Kabeer, this is the way the story of my life ends. ||4||2||

ਸੁਹੀ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੩

Raag Suhi Bhagat Kabir

ਸੁਹੀ ਕਬੀਰ ਜੀਉ ॥

Soohee Kabeer Jeeo ||

Soohee, Kabeer Jee:

ਸੁਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨

ਅਮਲੁ ਸਿਰਾਨੋ ਲੇਖਾ ਦੇਨਾ ॥

Amal Siraano Laekhaa Dhaenaa ||

Your time of service is at its end, and you will have to give your account.

ਸੁਹੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੩

Raag Suhi Bhagat Kabir

ਆਏ ਕਠਿਨ ਦੂਤ ਜਮ ਲੇਨਾ ॥

Aaeae Kathin Dhooth Jam Laenaa ||

The hard-hearted Messenger of Death has come to take you away.

ਸੁਹੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੪

Raag Suhi Bhagat Kabir

ਕਿਆ ਤੈ ਖਟਿਆ ਕਹਾ ਗਵਾਇਆ ॥

Kiaa Thai Khattiaa Kehaa Gavaaeiaa ||

What have you earned, and what have you lost?

ਸੁਹੀ (ਭ. ਕਬੀਰ) (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੪

Raag Suhi Bhagat Kabir

ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥

Chalahu Sithaab Dheebeaan Bulaaeiaa ||1||

Come immediately! You are summoned to His Court! ||1||

ਸੁਹੀ (ਭ. ਕਬੀਰ) (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੪

Raag Suhi Bhagat Kabir

ਚਲੁ ਦਰਹਾਲੁ ਦੀਵਾਨਿ ਬੁਲਾਇਆ ॥

Chal Dharehaal Dheevaan Bulaaeiaa ||

Get going! Come just as you are! You have been summoned to His Court.

ਸੁਹੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੫

Raag Suhi Bhagat Kabir

ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥

Har Furamaan Dharageh Kaa Aaeiaa ||1|| Rehaao ||

The Order has come from the Court of the Lord. ||1||Pause||

ਸੁਹੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੫

Raag Suhi Bhagat Kabir

ਕਰਉ ਅਰਦਾਸਿ ਗਾਵ ਕਿਛੁ ਬਾਕੀ ॥

Karo Aradhaas Gaav Kishh Baakee ||

I pray to the Messenger of Death: please, I still have some outstanding debts to collect in the village.

ਸੁਹੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੬

Raag Suhi Bhagat Kabir

ਲੇਉ ਨਿਬੇਰਿ ਆਜੁ ਕੀ ਰਾਤੀ ॥

Lao Nibaer Aaj Kee Raathee ||

I will collect them tonight;

ਸੁਹੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੬

Raag Suhi Bhagat Kabir

ਕਿਛੁ ਭੀ ਖਰਚੁ ਤੁਮ੍ਹਾਰਾ ਸਾਰਉ ॥

Kishh Bhee Kharach Thumhaaraa Saaro ||

I will also pay you something for your expenses,

ਸੁਹੀ (ਭ. ਕਬੀਰ) (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੬

Raag Suhi Bhagat Kabir

ਸੁਬਹ ਨਿਵਾਜ ਸਰਾਇ ਗੁਜਾਰਉ ॥੨॥

Subeh Nivaaaj Saraae Gujaaro ||2||

And I will recite my morning prayers on the way. ||2||

ਸੁਹੀ (ਭ. ਕਬੀਰ) (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੭

Raag Suhi Bhagat Kabir

ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥

Saadhhasang Jaa Ko Har Rang Laagaa ||

Blessed, blessed is the most fortunate servant of the Lord,

ਸੁਹੀ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੭

Raag Suhi Bhagat Kabir

ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥

Dhhan Dhhan So Jan Purakh Sabhaagaa ||

Who is imbued with the Lord's Love, in the Saadh Sangat, the Company of the Holy.

ਸੁਹੀ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੭

Raag Suhi Bhagat Kabir

ਈਤ ਉਤ ਜਨ ਸਦਾ ਸੁਹੇਲੇ ॥

Eeth Ooth Jan Sadhaa Suhaelae ||

Here and there, the humble servants of the Lord are always happy.

ਸੁਹੀ (ਭ. ਕਬੀਰ) (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੮

Raag Suhi Bhagat Kabir

ਜਨਮੁ ਪਦਾਰਥੁ ਜੀਤਿ ਅਮੋਲੇ ॥੩॥

Janam Padhaarathh Jeeth Amolae ||3||

They win the priceless treasure of this human life. ||3||

ਸੁਹੀ (ਭ. ਕਬੀਰ) (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੮

Raag Suhi Bhagat Kabir

ਜਾਗਤੁ ਸੋਇਆ ਜਨਮੁ ਗਵਾਇਆ ॥

Jaagath Soeiaa Janam Gavaaeiaa ||

When he is awake, he is sleeping, and so he loses this life.

ਸੁਹੀ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੮

Raag Suhi Bhagat Kabir

ਮਾਲੁ ਧਨੁ ਜੋਰਿਆ ਭਇਆ ਪਰਾਇਆ ॥

Maal Dhhan Joriaa Bhaeiaa Paraaeiaa ||

The property and wealth he has accumulated passes on to someone else.

ਸੁਹੀ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੯

Raag Suhi Bhagat Kabir

ਕਹੁ ਕਬੀਰ ਤੇਈ ਨਰ ਭੂਲੇ ॥

Kahu Kabeer Thaeer Nar Bhoolae ||

Says Kabeer, those people are deluded,

ਸੁਹੀ (ਭ. ਕਬੀਰ) (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੯

Raag Suhi Bhagat Kabir

ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

Khasam Bisaar Maattee Sang Roolae ||4||3||

Who forget their Lord and Master, and roll in the dust. ||4||3||

ਸੁਹੀ (ਭ. ਕਬੀਰ) (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੨ ਪੰ. ੧੯

Raag Suhi Bhagat Kabir